



ਕਰੋਨਾਵਾਇਰਸ (COVID-19) ਜਾਣਕਾਰੀ ਅਤੇ ਸਕੂਲ - ਮਾਪਿਆਂ ਅਤੇ ਵਿਦਿਆਰਥੀਆਂ ਲਈ ਜਾਣਕਾਰੀ

ਆਸਟ੍ਰੇਲੀਆ ਦੀਆਂ ਕੇਂਦਰ, ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਾਰੀਆਂ ਸਰਕਾਰਾਂ – ਸਿੱਖਿਆ ਦੇ ਮਹੱਤਵ ਨੂੰ ਪਛਾਣਦੀਆਂ ਹਨ ਅਤੇ COVID-19 ਮਹਾਂਮਾਰੀ ਦੇ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ ਲਈ ਵਚਨਬੱਧ ਹਨ।

ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਅਤੇ ਗੈਰ-ਸਰਕਾਰੀ ਸੈਕਟਰ ਦੇ ਅਧਿਕਾਰੀ ਆਪਣੇ ਸਕੂਲਾਂ ਦਾ ਪ੍ਰਬੰਧ ਕਰਨ ਅਤੇ ਚਲਾਉਣ ਦੇ ਫੈਸਲਿਆਂ ਲਈ ਜ਼ਿੰਮੇਵਾਰ ਹਨ। ਤੁਹਾਡੇ ਇਲਾਕੇ ਵਿੱਚ ਸਕੂਲ COVID-19 ਦਾ ਕਿਵੇਂ ਜਵਾਬ ਦੇ ਰਹੇ ਹਨ, ਕਿਰਪਾ ਕਰਕੇ ਸਭ ਤੋਂ ਪਹਿਲਾਂ ਆਪਣੇ ਸਕੂਲ ਨਾਲ ਸੰਪਰਕ ਕਰੋ, ਅਤੇ ਆਪਣੇ ਰਾਜ ਅਤੇ ਕੇਂਦਰੀ ਪ੍ਰਦੇਸ਼ ਦੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰੋ। ਰਾਜ ਅਤੇ ਕੇਂਦਰੀ ਪ੍ਰਦੇਸ਼ ਦੀਆਂ ਸਰਕਾਰਾਂ ਦੀਆਂ ਸਿੱਖਿਆ ਵੈਬਸਾਈਟਾਂ ਲਈ ਲਿੰਕ ਹੇਠਾਂ ਦਿੱਤੇ ਗਏ ਹਨ:

[Australian Capital Territory](#)
[New South Wales](#)
[Northern Territory](#)
[Queensland](#)
[South Australia](#)
[Tasmania](#)
[Victoria](#)
[Western Australia](#)

ਰਾਜ ਅਤੇ ਕੇਂਦਰੀ ਪ੍ਰਦੇਸ਼ ਸਰਕਾਰਾਂ ਸਹਿਮਤ ਹੋਈਆਂ ਹਨ ਕਿ ਸਕੂਲਾਂ ਵਿੱਚ COVID-19 ਦਾ ਜਵਾਬ ਕਿਵੇਂ ਦੇਣਾ ਹੈ ਦੇ ਫੈਸਲੇ ਲਾਜ਼ਮੀ ਤੌਰ ਤੇ ਮਾਹਰਾਂ, ਅਧਿਕਾਰੀਆਂ, ਰਾਸ਼ਟਰੀ ਅਤੇ ਰਾਜ-ਆਧਾਰਿਤ ਜਨਤਕ ਸਿਹਤ ਅਤੇ ਸਿੱਖਿਆ ਦੀ ਲਗਾਤਾਰ ਸਲਾਹ ਦੇ ਉੱਤੇ ਆਧਾਰਿਤ ਹੋਣਗੇ।

ਸਕੂਲਾਂ ਵਿੱਚ COVID-19 ਦੇ ਅਗਾਂਹ ਲੱਗਣ ਦੇ ਸੰਭਾਵਿਤ ਖਤਰੇ ਨੂੰ ਘਟਾਉਣਾ

24 ਅਪ੍ਰੈਲ 2020 ਨੂੰ, ਆਸਟ੍ਰੇਲੀਅਨ ਹੈਲਥ ਪਰੋਟੋਕੋਲ ਪ੍ਰਿੰਸੀਪਲ ਕਮੇਟੀ (AHPPC) ਨੇ ਸਕੂਲਾਂ ਵਿੱਚ COVID-19 ਦੇ ਅਗਾਂਹ ਲੱਗਣ ਦੇ ਸੰਭਾਵਿਤ ਖਤਰੇ ਨੂੰ ਘਟਾਉਣ ਦੇ ਸੰਬੰਧ ਵਿੱਚ [ਸਿਹਤ ਆਦੇਸ਼ \(health advice\)](#) ਜਾਰੀ ਕੀਤਾ ਸੀ। COVID-19 ਮਹਾਂਮਾਰੀ ਦੇ ਦੌਰਾਨ ਸਕੂਲਾਂ ਵਿੱਚ ਕਰੋਨਾਵਾਇਰਸ (COVID-19) ਦੇ ਅਗਾਂਹ ਲੱਗਣ ਦੇ ਮੁਕਾਬਲਤਨ ਘੱਟ ਖਤਰੇ ਨੂੰ ਅੱਗੇ ਹੋਰ ਘਟਾਉਣ ਵਾਸਤੇ ਇਹ ਵਿਹਾਰਕ ਗਾਈਡ ਅਤੇ ਸਲਾਹ ਸਕੂਲ ਦੇ ਆਗੂਆਂ ਲਈ ਬਣਾਈ ਗਈ ਹੈ ਜੋ ਬੱਚਿਆਂ, ਮਾਪਿਆਂ, ਅਧਿਆਪਕਾਂ ਅਤੇ ਸਹਿਯੋਗੀ ਕਰਮਚਾਰੀਆਂ ਨਾਲ ਮਿਲਦੇ ਜੁਲਦੇ ਹਨ।

ਸੰਖੇਪ ਵਿੱਚ ਧਿਆਨ ਰੱਖਣ ਵਾਲੀਆਂ ਚੀਜ਼ਾਂ ਵਿੱਚ ਸ਼ਾਮਲ ਹਨ:

- **ਮਾਪਿਆਂ ਲਈ:** ਜੇ ਤੁਹਾਡਾ ਬੱਚਾ ਬਿਮਾਰ ਹੈ, ਉਹਨਾਂ ਨੂੰ ਲਾਜ਼ਮੀ ਸਕੂਲ ਨਹੀਂ ਜਾਣਾ ਚਾਹੀਦਾ ਹੈ। ਤੁਸੀਂ ਉਹਨਾਂ ਨੂੰ ਦੂਸਰਿਆਂ ਤੋਂ ਜ਼ਰੂਰ ਪਰ੍ਹੇ ਘਰ ਵਿੱਚ ਰੱਖੋ। ਆਪਣੇ ਬੱਚਿਆਂ ਨੂੰ ਸਕੂਲ ਵਿੱਚ ਛੱਡਣ ਆਉਣ ਜਾਂ ਚੁੱਕਣ ਸਮੇਤ, ਸਕੂਲ ਵਿੱਚ ਆਉਣ ਸਮੇਂ ਦੂਸਰੇ ਮਾਪਿਆਂ ਅਤੇ ਅਧਿਆਪਕਾਂ ਤੋਂ ਸਰੀਰਕ ਦੂਰੀ ਬਣਾਈ ਰੱਖਣਾ ਯਾਦ ਰੱਖੋ।
- **ਬੱਚਿਆਂ ਲਈ:** ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਆਪਣੇ ਮਾਪਿਆਂ, ਸਰਪਰਸਤਾਂ ਜਾਂ ਅਧਿਆਪਕ ਨੂੰ ਦੱਸੋ।

- **ਅਧਿਆਪਕਾਂ ਲਈ:** ਜੇ ਤੁਸੀਂ ਬਿਮਾਰ ਹੋ ਜਾਂ ਨਿਤਾਣੇ ਵਿਅਕਤੀਆਂ ਵਾਲੀ ਸ਼੍ਰੇਣੀ ਵਿੱਚ ਆਉਂਦੇ ਹੋ ਤਾਂ ਕੰਮ ਉਪਰ ਨਾ ਆਓ।
- **ਸਾਰੇ ਬਾਲਗਾਂ ਲਈ:** ਸਕੂਲ ਦੇ ਵਾਤਾਵਰਣ ਵਿੱਚ ਛੂਤ ਲੱਗਣ ਦਾ ਸਭ ਤੋਂ ਵੱਡਾ ਖਤਰਾ ਬਾਲਗਾਂ ਦੇ ਵਿੱਚਕਾਰ ਹੈ। ਇਸ ਲਈ ਇਹ ਅਤਿਅੰਤ ਮਹੱਤਵਪੂਰਨ ਹੈ ਕਿ ਸਕੂਲ ਵਿੱਚ ਅਧਿਆਪਕ ਅਤੇ ਮਾਪੇ ਦੂਸਰਿਆਂ ਤੋਂ ਅਤੇ ਆਪੇ ਵਿੱਚ ਵੀ ਸਰੀਰਕ ਦੂਰੀ ਬਣਾਈ ਰੱਖਣ।

ਸਫਾਈ

ਵਿਦਿਆਰਥੀਆਂ ਨੂੰ ਇਹ ਕਰਨ ਲਈ ਯਾਦ ਕਰਵਾਇਆ ਜਾਂਦਾ ਹੈ:

- ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਅਕਸਰ ਧੋਵੋ ਇਸ ਵਿੱਚ ਭੋਜਨ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਤੇ ਟਾਇਲਟ ਜਾਣ ਤੋਂ ਬਾਅਦ ਹੱਥ ਧੋਣਾ ਸ਼ਾਮਲ ਹੈ।
- ਹੱਥ ਸਾਫ ਕਰਨ ਵਾਲਾ (ਸੈਨੇਟਾਈਜ਼ਰ) ਵਰਤੋ।
- ਆਪਣੀ ਖੰਘ ਅਤੇ ਛਿੱਕਾਂ ਨੂੰ ਬਾਂਹ ਵਿੱਚ ਜਾਂ ਟਿਸ਼ੂ ਨਾਲ ਢੱਕੋ (ਆਪਣੇ ਹੱਥਾਂ ਨਾਲ ਨਹੀਂ)।
- ਵਰਤੇ ਹੋਏ ਆਪਣੇ ਟਿਸ਼ੂਆਂ ਨੂੰ ਤੁਰੰਤ ਕੂੜੇਦਾਨ ਵਿੱਚ ਪਾਓ ਅਤੇ ਫਿਰ ਆਪਣੇ ਹੱਥ ਧੋਵੋ।
- ਕੋਸ਼ਿਸ਼ ਕਰੋ ਕਿ ਆਪਣੇ ਮੂੰਹ ਜਾਂ ਚਿਹਰੇ ਨੂੰ ਨਾ ਛੂਹਿਆ ਜਾਵੇ।
- ਦੂਸਰਿਆਂ ਦੇ ਹੱਥ ਨਾ ਫੜੋ, ਜਾਂ ਉਹਨਾਂ ਨਾਲ ਹੱਥ ਨਾ ਮਿਲਾਓ।
- ਆਪਣੇ ਅਤੇ ਦੂਸਰਿਆਂ ਵਿੱਚ ਆਮ ਨਾਲੋਂ ਜ਼ਿਆਦਾ ਜਗ੍ਹਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰੋ।
- ਲਾਈਨ ਲਾਉਣ ਤੋਂ ਪਰਹੇਜ਼ ਕਰੋ।
- ਜੇ ਤੁਸੀਂ ਉਤਾਵਲੇ ਮਹਿਸੂਸ ਕਰਦੇ ਹੋ ਤਾਂ ਦੂਸਰਿਆਂ ਤੱਕ ਪਹੁੰਚ ਕਰੋ।

ਸੀਨੀਅਰ ਸੈਕੰਡਰੀ ਪ੍ਰਬੰਧ ਅਤੇ ਯੂਨੀਵਰਸਿਟੀ ਵਿੱਚ ਦਾਖਲੇ

7 ਅਪ੍ਰੈਲ 2020 ਨੂੰ, ਰਾਜ ਅਤੇ ਕੇਂਦਰੀ ਪ੍ਰਦੇਸ਼ ਦੇ ਸਿੱਖਿਆ ਮੰਤਰੀ ਸਹਿਮਤ ਹੋਏ ਸਨ ਕਿ ਸੀਨੀਅਰ ਸੈਕੰਡਰੀ ਵਿਦਿਆਰਥੀ (12ਵੀਂ ਜਮਾਤ ਦੇ ਵਿਦਿਆਰਥੀ) ਇਸ ਸਾਲ ਸੀਨੀਅਰ ਸੈਕੰਡਰੀ ਸਿੱਖਿਆ ਦਾ ਸਰਟੀਫਿਕੇਟ ਪ੍ਰਾਪਤ ਕਰਨ ਦੇ ਯੋਗ ਹੋਣਗੇ, ਅਤੇ ਉਹ ਸਰਟੀਫਿਕੇਟ ਯੂਨੀਵਰਸਿਟੀ, ਅਗਲੇਰੀ ਪੜ੍ਹਾਈ ਅਤੇ ਨੌਕਰੀ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਇਤਾ ਕਰੇਗਾ।

ਨੈਪਲੈਨ

20 ਮਾਰਚ 2020 ਨੂੰ, ਰਾਜ ਅਤੇ ਕੇਂਦਰੀ ਪ੍ਰਦੇਸ਼ ਦੇ ਸਿੱਖਿਆ ਮੰਤਰੀਆਂ ਨੇ ਫੈਸਲਾ ਲਿਆ ਕਿ 2020 ਵਿੱਚ ਨੈਪਲੈਨ ਨਹੀਂ ਹੋਵੇਗਾ। ਨੈਪਲੈਨ ਦੀ ਤਰੀਕ 12 ਤੋਂ 22 ਮਈ 2020 ਤੱਕ ਮਿਥੀ ਗਈ ਸੀ।

2020 ਵਿੱਚ ਨੈਪਲੈਨ ਨਾ ਕਰਨ ਦਾ ਫੈਸਲਾ ਵਿਦਿਆਰਥੀਆਂ ਦੀ ਭਲਾਈ ਅਤੇ ਪੜ੍ਹਾਈ ਨੂੰ ਲਗਾਤਾਰ ਚਲਾਈ ਰੱਖਣ ਉਪਰ ਧਿਆਨ ਕੇਂਦਰਿਤ ਕਰਨ ਵਿੱਚ ਸਕੂਲ ਦੇ ਲੀਡਰਾਂ, ਅਧਿਆਪਕਾਂ ਅਤੇ ਸਹਾਇਕ ਕਰਮਚਾਰੀਆਂ ਦੀ ਸਹਾਇਤਾ ਕਰਨ ਲਈ ਲਿਆ ਗਿਆ ਹੈ।

ਨੈਪਲੈਨ ਇਕ ਰਾਸ਼ਟਰੀ ਮੁਲਾਂਕਣ ਹੈ ਜੋ ਵਿਦਿਆਰਥੀ ਦੀ ਯੋਗਤਾ ਨੂੰ ਤਿੰਨ ਖੇਤਰਾਂ ਵਿੱਚ ਜਾਂਚਦਾ ਹੈ – ਪੜ੍ਹਨਾ, ਲਿਖਣਾ ਅਤੇ ਭਾਸ਼ਾ ਵਿੱਚ ਰੁਚੀ (ਸ਼ਬਦ-ਜੋੜ, ਵਿਆਕਰਣ ਅਤੇ ਵਿਰਾਮ ਚਿੰਨ੍ਹ) – ਅਤੇ ਅੰਕ ਗਿਣਾਨਾ। ਸਾਰੇ ਰਾਜਾਂ ਅਤੇ ਕੇਂਦਰੀ ਪ੍ਰਦੇਸ਼ਾਂ ਦੇ ਸਕੂਲ 2008 ਤੋਂ ਲੈ ਕੇ ਹਰੇਕ ਸਾਲ ਮਈ ਵਿੱਚ ਨੈਪਲੈਨ ਦਾ ਪ੍ਰਬੰਧ ਕਰਦੇ ਰਹੇ ਹਨ।